

ਸੀਬੋ

ਬੂਟਾ ਰਾਮ ਦੀ ਕਹਾਣੀ ਕਲਮ ਦਮ ਤੌੜ ਗਈ ਦਾ ਨਾਟਕੀ ਰੂਪਾਂਤਰਣ

ਪਾਤਰ

ਸੀਬੋ
ਸੀਬੋ ਦਾ ਬਾਪੁ
ਜੈਲਦਾਰ

ਸੀਬੋ

(ਨਾਟਕ ਸ਼ੁਰੂ ਹੋਣ 'ਤੇ ਸੀਬੋ ਚਾਅ ਨਾਲ ਵੱਖ-ਵੱਖ ਰੰਗ
ਦੀਆਂ ਚੁੰਨੀਆਂ ਸਿਰ 'ਤੇ ਲੈਂਦੀ ਹੈ। 'ਤੇ ਫੇਰ ਸ਼ੀਸੇ ਵਿਚ
ਵੇਖਦੀ ਹੈ। ਪਿਛੋਕੜ ਤੋਂ ਗੀਤ...)

ਗੀਤ : ਹੱਸ ਹੱਸ ਤੌਰਦੇ ਤੂੰ ਡੋਲੀ ਮੇਰੀ ਬਾਬਲਾ ਵੇ,
ਕਿਹੜੀ ਗੱਲੋਂ ਏ ਤੂੰ ਰਿਹਾ ਝੂਰ
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ
ਮਾਂਗ ਮੇਰੀ ਮੰਗਦੀ ਸੰਧੂਰ

ਸੀਬੋ : ਅੱਜ ਬਾਪੂ ਸ਼ਹਿਰੋ ਧਾਰੇ ਲੈ ਆਏ ਤਾਂ ਮੈਂ ਉਹ ਦਰੀ ਪੂਰੀ ਕਰ
ਲਵਾਂਗੀ। ਇਹ ਦਰੀ ਮੈਂ ਕਿਸੇ ਨੂੰ ਨਹੀਂ ਦੇਵਾਂਗੀ। ਇਹ ਮੇਰੀ
ਆਵਦੀ ਹੋਵੇਗੀ। ਇਹ ਮੈਂ ਆਪਣੇ ਦਾਜ ਵਿਚ ਲੈ ਕੇ ਜਾਵਾਂਗੀ,
ਜਿਸ ਤਰ੍ਹਾਂ ਮੇਰੀਆਂ ਸਹੇਲੀਆਂ ਲੈ ਕੇ ਗਈਆਂ ਨੇ, ਉਹ ਸਾਰੀਆਂ
ਵਿਆਹੀਆਂ ਗਈਆਂ ਨੇ, ਧੀਰੀ ਨੇ ਵੀ, ਜੀਤੀ ਨੇ ਵੀ, ਕਿਨ੍ਹਾਂ ਨੇ
ਵੀ ਆਪਣੇ ਦਾਜ ਦੀਆਂ ਦਰੀਆਂ ਬੁਣ ਵੇਲੇ ਮੇਰੇ ਕੋਲੋਂ ਨਮੂਨੇ
ਲਏ ਸਨ। ਸੀਰੀ ਦੀ ਸਾਰੀ ਦਰੀ ਬੁਣੀ ਵੀ ਮੈਂ ਸੀ, ਪਰ ਉਹਦੀ
ਮਾਂ ਨੇ ਸਾਰੇ ਪ੍ਰਾਹੁਣਿਆਂ ਦੇ ਸਾਹਮਣੇ ਸਾਡ ਹੀ ਝੂਠ ਬੋਲ ਦਿੱਤਾ
ਕਿ ਇਹ ਦਰੀ ਸੀਰੀ ਨੇ ਬੁਣੀ ਏ...ਹੁੰ ਮੇਹਨਤ ਕੋਈ ਕਰੇ ਤੇ ਸ਼ਾਨ
ਕਿਸੇ ਹੋਰ ਦੀ ਬਣ ਜਾਵੇ ਭਲਾ ਇਹ ਵੀ ਕੋਈ ਗੱਲ ਹੋਈ ? ਪਰ
ਕੋਈ ਨਹੀਂ, ਜੀਉਂਦਾ ਰਹੇ ਮੇਰੀ ਸਹੇਲੀ, ਉਹਦੀ ਲੰਮੀ ਉਮਰ ਹੋਵੇ,
ਉਹਦਾ ਸੁਹਾਗ ਬਣਿਆ ਰਹੇ, ਹੁਣ ਤੇ ਉਹਦੇ ਕੁਛੜ ਬਾਲ ਏ,
ਗੋਭਲਾ ਜਿਹਾ, ਕਿੰਨਾ ਪਿਆਰਾ ਏ, ਉਹਨੂੰ ਜਦੋਂ ਮੈਂ ਗੋਦੀ ਵਿਚ
ਲਿਆ ਤਾਂ ਉਹ ਮੇਰੇ ਮੂੰਹ ਵੱਲ ਵੇਖਦਾ ਗਿਆ, ਉਹ ਸੀਬੋ ਮਾਸੀ
ਨੂੰ ਪਛਾਣਦਾ ਸੀ ਉਹਨੂੰ ਪਤਾ ਸੀ, ਜਿਹੜੀ ਦਰੀ ਉਹਨੇ ਸੂਸੂ
ਕਰ ਕੇ ਖਰਾਬ ਕਰ ਦਿੱਤੀ ਏ, ਉਹ ਉਸਦੀ ਮਾਸੀ ਸੀਬੋ ਨੇ ਹੀ ਬੁਣੀ
ਸੀ...ਹਾਂ ਮੈਂ ਬੁਣੀ ਸੀ। ਪਰ ਹੁਣ ਮੈਂ ਕਿਸੇ ਦੀ ਦਰੀ ਨਹੀਂ ਬੁਣਾਂਗੀ,
ਸੱਤਾਂ ਰੰਗਾਂ ਵਾਲੀ, ਪਟਵਾਰੀ ਦੇ ਨਕਸੇ ਵਾਂਗ ਉਹਦੇ ਵਿਚ
ਕੱਬੀਆ ਪਾਵਾਂਗੀ।

(ਬਾਪੂ ਦਾ ਪ੍ਰਵੇਸ਼)

ਬਾਪੂ : ਕਿਸਦੇ ਨਾਲ ਗੱਲਾਂ ਪਈ ਕਰਦੀ ਏਂ ?
 ਸੀਬੋ : ਕਿਸੇ ਨਾਲ ਨਹੀਂ। ਬਾਪੂ ਜਿਹੜੇ ਧਾਰੇ ਮੈਂ ਕਹੇ ਸੀ ਤੂੰ ਲੈ ਆਇਆ
 ਏਂ ?
 ਬਾਪੂ : ਹਾਂ ਲੈ ਆਇਆ ਹਾਂ।
 ਸੀਬੋ : ਫੇਰ ਤਾਂ ਮੈਂ ਉਹ ਦਰੀ ਪੂਰੀ ਕਰਲਾਂਗੀ।
 ਬਾਪੂ : ਜ਼ਰੂਰ ਕਰ ਲਈਂ (ਹੱਕ ਕੇ) ਸੀਬੋ ਅੱਜ ਮੈਂ ਤੇਰੇ ਨਾਲ ਇਕ ਗੱਲ ਕਰਨੀ
 ਏ।
 ਸੀਬੋ : ਕੀ ਗੱਲ ਬਾਪੂ ?
 ਬਾਪੂ : ਤੇਰੇ ਵਿਆਹ ਦੀ ਗੱਲ, ਧੀਏ ਤੇਰੀ ਮਾਂ ਜੀਉਂਦੀ ਹੁੰਦੀ ਤਾਂ ਇਹ
 ਗੱਲ ਉਹ ਤੇਰੇ ਨਾਲ ਕਰਦੀ, ਪਰ ਅੱਜ ਸੈਂ ਕਰਨੀ ਏ...ਸੌਚ ਵਿਚ
 ਪੈ ਗਿਆ ਹਾਂ।
 ਸੀਬੋ : ਬਾਪੂ ਜੋ ਚੰਗੀ ਗੱਲ ਏਂ ਤਾਂ ਜ਼ਰੂਰ ਕਰ। ਮਾਂਗ ਮੇਰੀ ਵੀ ਸੰਧੂਰ ਮੰਗਦੀ
 ਏ, ਮੈਂ ਇਹ ਕਹਿਣੋਂ ਨਹੀਂ ਸੰਗਦੀ।
 ਬਾਪੂ : ਚੰਗੀ ਹੀ ਗੱਲ ਏ, ਜੇ ਰੱਬ ਨੇ ਚਾਹਿਆਂ ਤਾਂ ਉਹ ਦਿਨ ਦੂਰ ਨਹੀਂ
 ਜਦੋਂ ਤੂੰ ਲਾਲ ਕਪੜਿਆਂ ਵਿਚ ਲਾੜੀ ਬਣੇਗੀ। ਭਾਵੇਂ ਉਹ ਦਿਨ
 ਮੇਰੇ ਲਈ ਸਾਰਿਆਂ ਨਾਲੋਂ ਉਦਾਸ ਦਿਨ ਹੋਵੇਗਾ, ਜਦੋਂ ਮੇਰੀ ਸੀਬੋ
 ਸਾਨੂੰ ਛੱਡ ਕੇ ਚਲੀ ਜਾਵੇਗੀ।
 ਸੀਬੋ : ਬਾਪੂ ਕਿਉਂ ਦਿਲ ਹੌਲਾ ਕਰਦਾ ਏਂ ? ਮੈਂ ਭਲਾ ਕਿਥੇ ਜਾਣਾ ਏ ?
 ਉਝ ਬਾਪੂ ਇਕ ਗੱਲ ਏ, ਉਹ ਪਟਵਾਰੀ ਦੇ ਨਕਸੇ ਵਾਲੀ ਦਰੀ
 ਮੈਂ ਆਪਣੇ ਨਾਲ ਲੈ ਕੇ ਜਾਵਾਂਗੀ।
 ਬਾਪੂ : ਮੈਨੂੰ ਪਤਾ ਏ ਉਹ ਤੂੰ ਬੜੀਆਂ ਸੱਧਰਾਂ ਨਾਲ ਬੁਣੀ ਏ, ਪੂਰੀ ਵੀ
 ਹੋ ਗਈ ਏ ਪਰ ਤੂੰ ਉਹਨੂੰ ਤਾਣੀ ਤੋਂ ਲਾਹੁੰਦੀ ਹੀ ਨਹੀਂ।
 ਸੀਬੋ : ਬਾਪੂ ਉਹ ਮੁਕਣ 'ਤੇ ਹੀ ਨਹੀਂ ਆਉਂਦੀ।
 ਬਾਪੂ : ਲੈ ਤੂੰ ਤਾਂ ਕਲਾਕਾਰਾਂ ਵਾਂਗੂੰ ਸੋਚਦੀ ਏ, ਕਲਾਕਾਰ ਕਦੀ ਵੀ
 ਆਪਣੀ ਬਣਾਈ ਹੋਈ ਤਸਵੀਰ ਨੂੰ ਪੂਰੀ ਹੋਈ ਨਹੀਂ ਸਮਝਦਾ।
 ਜਿੰਨੀ ਵਾਰੀ ਵੇਖਦਾ ਏ ਉਹਨੂੰ ਉਹਦੇ ਵਿਚ ਕੋਈ ਨਾ ਕੋਈ ਕਸਰ
 ਰਹਿ ਗਈ ਜਾਪਦੀ ਏ' ਉਹ ਫੇਰ ਬੁਰਜ਼ ਫੜ ਕੇ ਉਹਨੂੰ ਸੋਧਦਾ ਹੈ,
 ਮੇਰੀ ਬੇਟੀ ਵੀ ਤਾਂ ਇਕ ਕਲਾਕਾਰ ਏ।
 ਸੀਬੋ : ਸੱਚ ਬਾਪੂ ?
 ਬਾਪੂ : ਹਾਂ ਜਦੋਂ ਤੂੰ ਸਹੁਰੇ ਘਰ ਜਾਏਗੀ ਤਾਂ ਸਮੁੱਚੇ ਪਿੰਡ ਦੀਆਂ ਤੀਵੀਆਂ
 ਆਖਣਰੀਆਂ ਕਿ ਸਾਡੇ ਪਿੰਡ ਨੂੰਹ ਨਹੀਂ ਆਈ, ਇਕ ਸੁਗਾਤ
 ਆਈ ਏ। ਇਥੇ ਤਾਂ ਆਖਦੇ ਨੇ ਮਿਹਰ ਸਿੰਘ ਦੀ ਸੀਬੋ, ਦਰੀਆਂ

ਬੁਣਨ ਵਾਲੀ ਸੀਬੋ, ਜਿਹੜੇ ਨਮੂਨੇ ਪਾਉਂਦੀ ਏ, ਉਸਦਾ ਮੁਕਾਬਲਾ
ਨਹੀਂ, ਪਰ ਉਥੇ ਵਿਆਹੁਣ ਵਾਲੀਆਂ ਕੁੜੀਆਂ ਆਖਣਗੀਆਂ
ਕਿ ਅਸੀਂ ਤਾਂ ਭਾਬੀ ਕੋਲੋਂ ਨਮੂਨਾ ਬਣਾਉਣਾ ਏ, ਅੱਜ ਤੇਰੀ ਮਾਂ
ਜੀਉਂਦੀ ਹੁੰਦੀ ਤਾਂ ਕਿੰਨੀ ਖੁਸ਼ ਹੁੰਦੀ। ਦਰੀਆਂ ਬੁਣਨ ਵਿਚ ਉਹ
ਵੀ ਵੱਡੀ ਕਲਾਕਾਰ ਸੀ।

ਸੀਬੋ : ਮਾਂ ਕੋਲੋਂ ਹੀ ਤਾਂ ਮੈਂ ਧਾਰੇ ਰੰਗਣੇ ਸਿੱਖੇ ਸੀ। ਪੀਲੀ ਜਮੀਨ ਉਤੇ
ਲਾਲ ਰੰਗ ਕਿਸ ਤਰ੍ਹਾਂ ਸੱਜਦਾ ਹੈ, ਵਿਚ ਕਾਲੀ ਲਕੀਰ ਹੋਵੇ ਤਾਂ
ਹੋਰ ਵੀ ਫੱਬਦੀ ਹੈ, ਲੈ ਮੈਂ ਗੱਲਾਂ ਲਗ ਗਈ, ਰੋਟੀ ਦੇਣੀ ਭੁੱਲ ਗਈ।

ਬਾਪੂ : (ਆਪਣੇ ਆਪ ਵਿਚ) ਸੀਬੋ ਨੂੰ ਜਦੋਂ ਦੀ ਯਾਦ ਆਉਂਦੀ ਏ ਤਾਂ
ਰੋ ਪੈਂਦੀ ਏ। ਕਿੰਨਾ ਧਿਆਰ ਸੀ ਉਸਨੂੰ ਆਧਣੀ ਮਾਂ ਨਾਲ।
ਮਾਵਾਂ-ਧੀਆਂ ਘਰ ਦਾ ਸਾਰਾ ਕੰਮ ਕਰਦੀਆਂ ਸਨ। ਦਰੀਆਂ ਵੀ
ਤਾਂ ਇਹੀ ਬੁਣਦੀਆਂ ਸਨ। ਇਹ ਬੁਣਦੀਆਂ, ਮੈਂ ਸ਼ਹਿਰ ਸੇਠਾਂ ਦੀ
ਦੁਕਾਨ 'ਤੇ ਦੇ ਆਉਂਦਾ। ਉਹਦੇ ਨਾਲ ਹੀ ਤਾਂ ਘਰ ਦਾ ਗੁਜ਼ਾਰਾ
ਚਲਦਾ ਸੀ ਤੇ ਹੁਣ ਵੀ ਚਲਦਾ ਹੈ। ਦਰੀਆਂ ਬੁਣਨਾ ਸਾਡਾ
ਖਾਨਦਾਨੀ ਪੇਸ਼ਾ ਏ। ਸੀਬੋ ਛੋਟੇ ਹੁੰਦਿਆਂ ਤੋਂ ਹੀ ਮੇਰੇ ਨਾਲ ਕੰਮ
ਕਰਨ ਲੱਗ ਪਈ ਸੀ। ਮੁੱਢ ਤੋਂ ਹੀ ਜਿੱਦ ਕਰਕੇ ਇਹ ਰੰਗਾਂ ਦੀ
ਚੋਣ ਕਰਦੀ। ਹੁਣ ਤਾਂ ਇਹ ਇਕ ਕਲਾਕਾਰ ਏ। ਦਰੀਆਂ ਬੁਣਨ
ਵਾਲੇ ਇਕ ਕਾਰੀਗਰ ਬਾਪ ਦੀ ਦਰੀਆਂ ਬੁਣਨ ਵਾਲੀ ਇਕ
ਕਲਾਕਾਰ ਧੀ...ਪਿੰਡ ਦੀਆਂ ਕੁੜੀਆਂ ਸੀਬੋ ਕੋਲੋਂ ਨਮੂਨੇ ਲੈ ਕੇ
ਆਪਣੇ ਦਾਜ ਦੀਆਂ ਦਰੀਆਂ ਬਣਾਉਂਦੀਆਂ ਵਿਆਹੀਆਂ ਸੁਹਰੇ
ਘਰ ਜਾਂਦੀਆਂ ਪਰ ਸੀਬੋ, ਇਕ ਗਰੀਬ ਬਾਪ ਦੀ ਧੀ, ਆਪਣੇ
ਅਰਮਾਨਾਂ ਦੀਆਂ ਤੰਦਾਂ ਪਾਉਂਦੀ ਉਮਰਾਂ ਦੇ ਪੰਧ ਲੰਘਾਉਂਦੀ ਗਈ
ਪਰ ਰੱਬ ਨੇ ਚਾਹਿਆ ਤਾਂ ਸਭ ਠੀਕ ਹੋ ਜਾਏਗਾ।

(ਗੀਤਗਣਗਰਣਾਉਂਦਾ ਹੈ।)

ਡੱਕ ਨਾ ਬਾਬਲਾ ਸਾਨੂੰ ਸੁੱਚੀਆਂ ਸੁਗੰਧੀਆਂ ਨੂੰ
ਆਇਆ ਮੇਰੀ ਆਸ ਉਤੇ ਬੂਰ
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ
ਮਾਂਗ ਮੇਰੀ ਮੰਗਦੀ ਸੰਧੂਰ
(ਬਾਹਰੋਂ ਜੈਲਦਾਰ ਦੀ ਅਵਾਜ਼ ਆਉਂਦੀ ਹੈ... ਮਿਹਰ ਸਿਆਂ
ਘਰੋਂ ਹੀ ਏ?)

ਬਾਪੂ : ਆਓ ਜੈਲਦਾਰ ਜੀ ਲੰਘ ਆਓ...

(ਜੈਲਦਾਰ 45-50 ਸਾਲਾਂ ਦਾ ਹੈ, ਉਹਦਾ ਪ੍ਰਵੇਸ਼ ।)

ਜੈਲਦਾਰ : ਮਿਹਰ ਸਿਆਂ ਤੇਰੇ ਨਾਲ ਕੰਮ ਏ।

ਬਾਪੂ : ਹੁਕਮ ਕਰੋ, ਤੁਸੀਂ ਕਿਉਂ ਤਕਲੀਫ਼ ਕੀਤੀ ? ਸੁਨੇਹਾ ਭੇਜ ਦਿੰਦੇ।

ਜੈਲਦਾਰ : ਮਿਹਰ ਸਿਆਂ ਆਪਣੀ ਗੁੱਡੀ ਦਾ ਵਿਆਹ ਮਿਥਿਆ ਏ, ਪਰਸੋਂ
ਬਰਾਤ ਆਉਣੀ ਏ।

ਬਾਪੂ : ਏਨੀ ਛੇਤੀ ?

ਜੈਲਦਾਰ : ਹਾਂ ਪ੍ਰੋਹਣਾ ਕੈਨੇਡਾ ਤੋਂ ਆਇਆ ਏ। ਪੰਦਰਾਂ ਦਿਨਾਂ ਤੱਕ ਉਹਨੇ
ਵਾਪਸ ਚਲਿਆ ਜਾਣਾ ਏ, ਜਹਾਜ਼ ਦੀ ਟਿਕਟ ਵੀ ਉਹਦੇ ਅਗਲੇ
ਸੁਕਰਵਾਰ ਦੀ ਏ।

ਬਾਪੂ : ਚਲੋ ਇਹ ਤਾਂ ਚੰਗਾ ਏ, ਕੁੜੀ ਕੈਨੇਡਾ ਵਿਆਹੀ ਗਈ, ਦਸੋ ਮੇਰੇ
ਗੋਚਰੇ ਕੀ ਕੰਮ ਏ ?

ਜੈਲਦਾਰ : ਜਿਹੜਾ ਸਾਰੇ ਪਿੰਡ ਵਾਲਿਆਂ ਨੂੰ ਤੇਰੇ ਗੋਚਰੇ ਹੁੰਦਾ ਏ। ਗੁੱਡੀ ਦੀ
ਮਾਂ ਕਹਿੰਦੀ ਏ ਕਿ ਗੁੱਡੀ ਦੇ ਦਾਜ਼ ਵਿਚ ਜੋ ਦਰੀ ਦੇਣੀ ਏ ਉਹ
ਸੀਬੋ ਦੇ ਹੱਥਾਂ ਦੀ ਬੁਣੀ ਹੋਵੇ।

ਬਾਪੂ : ਪਰ...

ਜੈਲਦਾਰ : ਪਰ ਪੁਰ ਕੁਝ ਨਹੀਂ ਮਿਹਰ ਸਿਆਂ। ਤੈਨੂੰ ਤਾਂ ਪਤਾ ਹੀ ਏ ਕੁੜੀ ਦੇ
ਸੁਹਰੇ ਘਰ ਉਹਦੀ ਇੱਜਤ ਇਸ ਕਰਕੇ ਹੁੰਦੀ ਏ ਕਿ ਉਹ ਦਾਜ਼
ਕੀ-ਕੀ ਲਿਆਈ ਏ ? ਗਹਿਣੇ ਤੇ ਹੋਰ ਚੀਜ਼ਾਂ ਨਾਲ ਮਾਪਿਆਂ ਦੀ
ਇੱਜਤ ਬੱਝੀ ਹੁੰਦੀ ਏ, ਪਰ ਕੁੜੀ ਦੀ ਸੋਭਾ ਤਾਂ ਇਸ ਕਰਕੇ ਹੁੰਦੀ
ਏ ਕਿ ਉਹ ਆਪਣੇ ਨਾਲ ਜਿਹੜੀਆਂ ਚਾਦਰਾਂ, ਸਿਰਹਾਣੇ ਦੇ
ਗਿਲਾਫ, ਦਰੀਆਂ ਲਿਆਈ ਏ, ਉਹਨਾਂ ਦੀ ਕਢਾਈ ਕਿਰੋ ਜਿਹੀ
ਏ, ਤੇ ਇਸ ਗੱਲੋਂ ਸੀਬੋ ਦਾ ਤਾਂ ਮੁਕਾਬਲਾ ਹੀ ਨਹੀਂ।

ਬਾਪੂ : ਮੈਂ ਸਮਝ ਗਿਆ ਜੈਲਦਾਰ ਜੀ, ਪਰ ਸੀਬੋ ਹੁਣ ਇਤਰਾਜ਼ ਕਰਨ
ਲੱਗ ਪਈ ਏ ਕਿ ਉਹਨੇ ਪਿੰਡ ਦੀਆਂ ਕੁੜੀਆਂ ਦੀਆਂ ਦਾਜ਼ ਦੀਆਂ
ਦਰੀਆਂ ਨਹੀਂ ਬੁਣਨੀਆਂ।

ਜੈਲਦਾਰ : ਕਿਉਂ ਕੋਈ ਖਾਸ ਗੱਲ ਏ ?

ਬਾਪੂ : ਜੈਲਦਾਰ ਜੀ, ਕਈ ਵਾਰੀ ਐਸੀਆਂ ਗੱਲਾਂ ਹੋ ਜਾਂਦੀਆਂ ਨੇ, ਜੋ
ਵੇਖਣ ਵਿਚ ਬੜੀਆਂ ਮਾਮੂਲੀ ਹੁੰਦੀਆਂ ਨੇ ਪਰ ਉਹ ਅਸਰ ਬੜਾ
ਛੂੰਘਾ ਰੱਖਦੀਆਂ ਨੇ।

ਜੈਲਦਾਰ : ਮੈਂ ਸਮਝਿਆ ਨਹੀਂ।

ਬਾਪੂ : ਹੁਣ ਜਦੋਂ ਉੱਚੀ ਬੱਤੀ ਵਾਲੇ ਦਿਆਲ ਸਿੰਘ ਦੀ ਕੁੜੀ ਦਾ ਵਿਆਹ
ਹੋਇਆ ਤਾਂ ਤੁਹਾਨੂੰ ਪਤਾ ਏ ਕਿ ਜਿਹੜੀਆਂ ਦਰੀਆਂ ਕੁੜੀ ਦੇ

ਦਾਜ਼ ਵਿਚ ਕੱਢੀਆਂ ਗਈਆਂ ਉਹ ਬੁਣੀਆਂ ਸੀਬੋ ਨੇ ਸਨ ਪਰ ਦਿਆਲ ਸਿੰਘ ਦੀ ਘਰ ਦੀ ਨੇ ਜਦੋਂ ਉਹ ਦਰੀਆਂ ਪ੍ਰਹੁਣਿਆਂ ਨੂੰ ਦਿਖਾਈਆਂ ਤਾਂ ਆਪਣੀ ਕੁੜੀ ਦੀਆਂ ਸਿਫਤਾਂ ਕਰੀ ਜਾਏ, ਚੱਲ ਕਰੀ ਜਾਂਦੀ ਪਰ ਉਹਨੇ ਇਹ ਕਿਹਾ ਕਿ ਉਹਦੀ ਕੁੜੀ ਦੇ ਨਾਲ ਦੀ ਦਰੀ ਪਿੰਡ ਵਿਚ ਕੋਈ ਹੋਰ ਕੁੜੀ ਨਹੀਂ ਬੁਣ ਸਕਦੀ ਤਾਂ ਸੀਬੋ ਦੇ ਦਿਲ ਨੂੰ ਠੇਸ ਲੱਗੀ। ਘਰ ਆਣ ਕੇ ਉਹ ਬੜਾ ਰੋਈ। ਉਹਨੇ ਇਹ ਗੱਲ ਬਸ ਦਿਲ ਨੂੰ ਲਾ ਲਈ। ਮੇਰੇ ਕਹਿਣ 'ਤੇ ਵੀ ਕਿੰਨੇ ਦਿਨ ਫੇਰ ਕੋਈ ਦਰੀ ਨਾ ਬੁਣੀ। ਮਸਾਂ-ਮਸਾਂ ਉਹਨੂੰ ਮਨਾਇਆ, ਸਮਝਾਇਆ ਕਿ ਇਹ ਜੱਗ ਦਾ ਦਸਤੂਰ ਹੈ, ਗਰੀਬ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ। ਉਹ ਬਜ਼ਾਰ ਵਾਸਤੇ ਤੇ ਦਰੀਆਂ ਬੁਣਦੀ ਹੈ, ਪਰ ਦਾਜ਼ ਵਿਚ ਦੇਣ ਵਾਲੀਆਂ ਨਹੀਂ ਬੁਣਦੀ। ਤੁਸੀਂ ਦੱਸਦੇ ਹੋ ਕਿ ਬਗਤ ਪਰਸੋਂ ਆਉਣੀ ਹੈ, ਭਲਾ ਪਰਸੋਂ ਤੱਕ ਕਿਸ ਤਰ੍ਹਾਂ ਬੁਣੀ ਜਾ ਸਕਦੀ ਹੈ ?

ਜੈਲਦਾਰ : ਤੇਰੇ ਕੋਲ ਕੋਈ ਤਿਆਰ ਨਹੀਂ ਪਈ ?

ਬਾਪੂ : ਨਹੀਂ, ਉਹ ਤਾਂ ਨਾਲ ਦੇ ਨਾਲ ਸ਼ਹਿਰ ਦੇ ਆਉਂਦਾ ਹਾਂ, ਤਾਂ ਹੀ ਰੋਟੀ ਪਾਣੀ ਚਲਦਾ ਹੈ। ਇਕ ਤਿਆਰ ਹੈ, ਉਹ ਸੀਬੋ ਨੇ ਦੇਣ ਨਹੀਂ ਦੇਣੀ।

ਜੈਲਦਾਰ : ਕਿਉਂ ?

ਬਾਪੂ : ਉਹ ਉਹਨੇ ਆਪਣੇ ਵਿਆਹ ਲਈ ਬੁਣੀ ਹੋਈ ਹੈ।

ਜੈਲਦਾਰ : ਉਹ ਆਪਣੇ ਲਈ ਹੋਰ ਬੁਣ ਲਏਗੀ। ਉਹਦੇ ਲਈ ਤਾਂ ਇਹ ਖੱਬੇ ਹੱਥ ਦੀ ਖੇਡ ਹੈ।

ਬਾਪੂ : ਨਹੀਂ, ਜੈਲਦਾਰ ਜੀ, ਉਹ ਦਰੀ ਮੈਂ ਨਹੀਂ ਦੇ ਸਕਾਂਗਾ। ਕੁੜੀ ਨੇ ਹਰ ਇਕ ਤੰਦ ਨਾਲ ਅਰਮਾਨ, ਆਪਣੇ ਸਪਨੇ, ਆਪਣੀਆਂ ਤਾਂਘਾਂ ਉਹਦੇ ਨਾਲ ਬੁਣੀਆਂ ਹੋਈਆਂ ਨੇ।

ਜੈਲਦਾਰ : ਮਿਹਰ ਸਿਆਂ ਇਹ ਐਵੇਂ ਭਾਵੂਕ ਗੱਲਾਂ ਨੇ, ਮੈਂ ਤੈਨੂੰ ਮਜ਼ਬੂਰ ਨਹੀਂ ਕਰਦਾ ਪਰ ਜ਼ਰੂਰਤ ਹੀ ਇਹੋ ਜਿਹੀ ਆ ਪਈ ਹੈ।

ਬਾਪੂ : ਤੁਸੀਂ ਸ਼ਹਿਰ ਜਾਣਾ ਹੈ, ਹੋਰ ਚੀਜ਼ਾਂ ਵੀ ਲਿਆਉਣੀਆਂ ਨੇ, ਇਕ ਚੰਗੀ ਜਿਹੀ ਦਰੀ ਲੈ ਆਉਣੀ, ਉਥੇ ਤਾਂ ਹਰ ਪਸੰਦ, ਹਰ ਕੀਮਤ ਦੀ ਮਿਲ ਸਕਦੀ ਹੈ।

ਜੈਲਦਾਰ : ਮਿਲ ਸਕਦੀ ਹੈ ਪਰ ਗੁੜੀ ਦੀ ਬੀਬੀ ਜਿੱਦ ਕਰਦੀ ਹੈ ਕਿ ਗੁੜੀ ਨੂੰ ਦਰੀ ਦੇਣੀ ਹੈ ਤਾਂ ਸੀਬੋ ਦੇ ਹੱਥਾਂ ਦੀ ਬੁਣੀ ਹੋਈ ਦੇਣੀ ਹੈ।

ਬਾਪੂ : ਮੈਂ ਕੁੜੀ ਨੂੰ ਪੁੱਛ ਦੇਖਾਂਗਾ।

ਜੈਲਦਾਰ : ਨਹੀਂ, ਨਹੀਂ, ਇਹ ਕੰਮ ਜ਼ਰੂਰ ਕਰਨਾ ਏ। ਮੈਂ ਚਲਦਾ ਹਾਂ ਹੋਰ ਵੀ
ਬੜੇ ਕੰਮ ਕਰਨ ਵਾਲੇ ਨੇ। ਮੁੰਡਾ ਕੈਨੇਡਾ ਤੋਂ ਆਇਆ ਏ, ਬਰਾਤ
ਦੀ ਖਾਤਿਰ ਦਾ ਇੰਤਜਾਮ ਵੀ ਕਰਨਾ ਹੋਇਆ।

ਬਾਪੂ : ਹਾਂ ਉਹਦੇ ਵਿਚ ਤਾਂ ਕੋਈ ਕਸਰ ਨਹੀਂ ਰਹਿਣੀ ਚਾਹੀਦੀ।

(ਜੈਲਦਾਰ ਜਾਂਦਾ ਹੈ, ਸੀਬੋ ਜਿਹਨੇ ਸਾਰੀਆਂ ਗੱਲਾਂ ਸੁਣ
ਲਈਆਂ ਸਨ, ਬਾਹਰੋਂ ਆਉਂਦੀ ਹੈ।)

ਸੀਬੋ : ਬਾਪੂ ਉਹ ਦਰੀ ਮੈਂ ਨਹੀਂ ਦੇਣੀ।

ਬਾਪੂ : ਧੀਏ ਜੈਲਦਾਰ ਨੂੰ ਨਾਂਹ ਵੀ ਨਹੀਂ ਕੀਤੀ ਜਾ ਸਕਦੀ।

ਸੀਬੋ : ਤੂੰ ਮੈਨੂੰ ਧਾਰੇ ਲਿਆ ਦੇ। ਮੈਨੂੰ ਭਾਵੇਂ ਸਾਰੀ ਰਾਤ ਕੰਮ ਕਰਨਾ ਪਵੇ,
ਮੈਂ ਹੋਰ ਬੁਣ ਦੇਵਾਂਗੀ।

ਬਾਪੂ : ਕਿਥੋਂ ਬੁਣ ਦੇਵਾਂਗੀ ? ਪੰਜ ਦਿਹਾੜੀਆਂ ਤੋਂ ਕਿਥੇ ਘੱਟ ਟਾਈਮ
ਲੱਗੇਗਾ ? ਨਾਲੇ ਧਾਰੇ ਕਿਹੜਾ ਤਿਆਰ ਪਏ ਨੇ।

ਸੀਬੋ : ਬਾਪੂ ਇਹ ਦਰੀ ਮੈਂ ਨਹੀਂ ਦੇਣੀ, ਮੈਂ ਨਹੀਂ ਦੇਣੀ, ਕਹਿ ਦਿੱਤਾ।
(ਕਹਿੰਦੀ-ਕਹਿੰਦੀ ਬਾਹਰ ਨਿਕਲ ਜਾਂਦੀ ਹੈ।)

ਬਾਪੂ : ਸੀਬੋ, ਸੀਬੋ, ਮੇਰੀ ਗੱਲ ਤਾਂ ਸੁਣ।

ਮੈਂ ਲੱਖ ਚਾਹੁਣ 'ਤੇ ਵੀ ਜੈਲਦਾਰ ਨੂੰ ਨਾਂਹ ਨਾ ਕਰ ਸਕਿਆ।
ਮੇਰੇ ਉਤੇ ਜੈਲਦਾਰ ਦੇ ਅਹਿਸਾਨ ਹੀ ਬੜੇ ਸਨ। ਸੀਬੋ ਦੀ
ਮਾਂ ਦੀ ਬਿਮਾਰੀ ਵੇਲੇ ਜੈਲਦਾਰ ਨੇ ਹੀ ਤਾਂ ਧੈਸੇ ਧੈਲੇ ਨਾਲ
ਮੇਰੀ ਮਦਦ ਕੀਤੀ ਸੀ। ਸੀਬੋ ਦੀ ਚਾਅ ਨਾਲ ਬੁਣੀ ਹੋਈ
ਦਰੀ ਜੈਲਦਾਰ ਦੀ ਧੀ ਦੇ ਦਾਜ਼ ਵਿਚ ਚਲੀ ਗਈ। ਉਸ
ਤੋਂ ਬਾਅਦ ਸੀਬੋ ਨੇ ਕੋਈ ਦਰੀ ਨਹੀਂ ਬਣੀ, ਜਿਸ ਤਰ੍ਹਾਂ
ਉਹਦੀ ਕਲਾ ਦਮ ਤੋੜ ਗਈ ਹੋਵੇ, ਖਾਲੀ ਤਾਣੀ ਵੱਲ ਉਹ
ਘੰਟਿਆਂ ਬੱਧੀ ਵੇਖਦੀ ਰਹਿੰਦੀ ਏ।

(ਇਕ ਦਮ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੰਦਾ ਹੈ।)

ਸੀਬੋ : (ਪਿਛੋਂ ਅਵਾਜ਼) ਨਹੀਂ, ਇਹ ਦਰੀ ਮੈਂ ਨਹੀਂ ਦੇਣੀ। ਮੈਂ ਮਰ
ਜਾਵਾਂਗੀ, ਪਰ ਇਹ ਦਰੀ ਕਿਸੇ ਨੂੰ ਨਹੀਂ ਦੇਵਾਂਗੀ।

(ਸਟੇਜ 'ਤੇ ਉਹ ਗੱਲ ਢੁਹਰਾਉਂਦੀ ਹੈ।)

ਬਾਪੂ ਮੈਂ ਹੱਥ ਜੋੜਦੀ ਹਾਂ, ਇਹ ਦਰੀ ਕਿਸੇ ਨੂੰ ਨਾ ਦੇਵੀਂ...

(ਇਕ ਮੁੰਦਰਾ ਵਿਚ ਦੌਨੋਂ ਰੁੱਕ ਜਾਂਦੇ ਹਨ।)

(ਸਮਾਪਤ)

ਕਮੈਂਟਰੀ : ਮੇਰੇ ਲੋਕ ਇਹ ਜਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ

ਨਾਬਰਾਬਰੀ ਦੇ ਸਮਾਜ ਦੇ ਸਮੁੱਚੇ ਜ਼ਲਮ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਬਾਰੇ ਨਾ ਸੋਚੀਏ ਤਾਂ ਵੱਖਰੀ ਗੱਲ ਹੈ, ਜੇਕਰ ਸੋਚੀਏ ਤਾਂ ਬਹੁਤ ਵੱਡੀ ਤ੍ਰਾਸਦੀ ਹੈ। ਇਹ ਕੁੜੀ ਜਿਸਦੇ ਸਪਨੇ ਤਹਿਸ-ਨਹਿਸ ਹੋ ਗਏ, ਇਸ ਦਾ ਕਸ਼ਰਵਾਰ ਕੌਣ ਏ? ਜੈਲਦਾਰ? ਜਿਸਨੇ ਸਿਰਫ਼ ਆਪਣੀ ਧੀ ਦਾ ਬਿਆਲ ਕੀਤਾ। ਸੀਬੋ ਦਾ ਬਾਪੂ ਜੋ ਮਜ਼ਬੂਰੀਆਂ ਦਾ ਮਾਰਿਆ...ਸਰੋਂ ਇਹ ਦੇਣ ਨਾਬਰਾਬਰੀ ਵਾਲੇ ਸਮਾਜ ਦੀ ਹੈ। ਇਹ ਸਮਾਜ ਬਦਲਣਾ ਸਾਡਾ ਫਰਜ਼ ਹੈ। ਇਹ ਸਾਡਾ ਫਿਕਰ ਹੈ।

ਇਕ ਕੁੜੀ ਤਿੰਨ ਮਰਦ

ਗੁਰਦਿਆਲ ਦਲਾਲ ਦੀ ਕਹਾਣੀ ਤੋਲੀਏ ਦਾ ਨਾਟਕੀ ਤ੍ਰਿਪਾਂਤਰਣ

ਪਾਤਰ

ਕਬਾਬਾਰ
ਅੰਚਲਾ
ਹੈਂਡਮਾਸਟਰ
ਮਾਸਟਰ ਦਿਲਗੀਰ

